

ਦਫਤਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ./ਐ.ਸਿ.) ਬਠਿੰਡਾ

ਯਾਦ ਪੱਤਰ:1

ਵੱਲ:

ਸਮੂਹ ਪ੍ਰਿੰਸੀਪਲ /ਮੁੱਖ ਅਧਿਆਪਕ /ਸਕੂਲ ਮੁੱਖੀ,ਬੀ.ਪੀ.ਈ.ਓਜ਼

ਸਰਕਾਰੀ ਮਿਡਲ, ਹਾਈ, ਸੈਕੰਡਰੀ ਸਕੂਲ,

ਬਠਿੰਡਾ।

ਪੱਤਰ ਨੰਬਰ:ਸਪੈਸ਼ਲ

ਮਿਤੀ: 29-07-2018

ਵਿਸ਼ਾ: ਈ-ਪੰਜਾਬ ਪੋਰਟਲ ਤੇ ਵੈਕੈਂਸੀ ਸਬੰਧੀ ਡਾਟਾ ਤੁਰੰਤ ਵੈਰੀਫਾਈ/ਅਪਡੇਟ ਕਰਨ ਸਬੰਧੀ।

ਉਪਰੋਕਤ ਪੱਤਰ ਮਾਣਯੋਗ ਸਿੱਖਿਆ ਸਕੱਤਰ ਜੀ ਦੇ ਹੁਕਮਾਂ ਅਨੁਸਾਰ ਭੇਜਿਆ ਜਾ ਰਿਹਾ ਹੈ, ਉਕਤ ਹੁਕਮਾਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਈ ਜਾਵੇ।

- ਸਮੂਹ ਪ੍ਰਿੰਸੀਪਲ /ਮੁੱਖ ਅਧਿਆਪਕ /ਸਕੂਲ ਮੁੱਖੀ ਧਿਆਨ ਦੇਣ ਕਿ ਈ-ਪੰਜਾਬ ਪੋਰਟਲ ਤੇ ਨਵੀਂ ਭਰਤੀ ਅਤੇ ਤਰੱਕੀ ਉਪਰੰਤ ਨਵੇਂ ਸਟੇਸ਼ਨ ਤੇ ਹਾਜ਼ਰ ਹੋਏ ਅਧਿਆਪਕਾਂ ਦਾ ਡਾਟਾ ਤੁਰੰਤ ਪੋਰਟਲ ਤੇ ਅਪਡੇਟ ਕੀਤਾ ਜਾਵੇ।
- ਪ੍ਰਾਇਮਰੀ ਤੋਂ ਮਾਸਟਰ ਕਾਡਰ ਵਿੱਚ ਤਰੱਕੀ ਵਾਲੇ ਅਧਿਆਪਕਾਂ ਦਾ ਡਾਟਾ ਉਹਨਾਂ ਦੇ ਪਿਤਰੀ ਸਕੂਲ ਤੇ TRANSFER ਕਰਵਾਇਆ ਜਾਵੇ ਅਤੇ TRANSFER ਹੋਣ ਉਪਰੰਤ PROMOTION ਸਬੰਧੀ ਸੂਚਨਾ ਅਪਡੇਟ ਕੀਤੀ ਜਾਵੇ।
- 3582 ਨਵੀਂ ਭਰਤੀ ਵਾਲੇ ਅਧਿਆਪਕਾਂ ਦਾ New Staff ਵਾਲਾ ਪ੍ਰੋਫਾਰਮਾ ਪੂਰਾ ਭਰ ਕੇ (ਕੋਈ ਕਾਲਮ ਖਾਲੀ ਨਾ ਛੱਡ ਕੇ) misbathinda@punjabeducation.gov.in ਤੇ ਈਮੇਲ ਕੀਤਾ ਜਾਵੇ ਕਿਉਂਕਿ ਨਵੀਂ ਭਰਤੀ ਵਾਲੇ ਅਧਿਆਪਕਾਂ ਦਾ ਡਾਟਾ add (ਪਹਿਲਾ ਪੇਜ) ਸਿਰਫ ਜਿਲਾ MIS ਦੁਆਰਾ ਹੀ ਹੋ ਸਕਦਾ ਹੈ ਪਰ joining detail ਸਕੂਲ ਦੁਆਰਾ ਹੀ ਅਪਡੇਟ ਹੋਵੇਗੀ।
- ਮਾਣਯੋਗ ਸਕੱਤਰ ਸਕੂਲ ਸਿੱਖਿਆ ਪੰਜਾਬ ਜੀ ਦੇ ਯੋਗ ਆਦੇਸ਼ ਹਨ ਕਿ ਇਹ ਡਾਟਾ ਸਨੀਵਾਰ ਅਤੇ ਐਤਵਾਰ (28 and 29 JULY) ਤੱਕ ਹਰ ਹਾਲਤ ਵਿੱਚ (ਬਿਨਾਂ ਕਿਸੇ excuse ਦੇ) ਅਪਡੇਟ ਕੀਤਾ ਜਾਵੇ।
- ਈ-ਪੰਜਾਬ ਤੇ ਕਿਤੇ ਵੀ ਖਾਲੀ ਤੇ ਭਰੀ ਪੋਸਟ ਬਾਰੇ ਕੋਈ ਕਾਲਮ ਨਹੀਂ ਹੈ। ਸਿਰਫ ਸੈਕਸ਼ਨ ਪੋਸਟ ਦਾ ਕਾਲਮ ਹੈ ਅਤੇ ਜੇ ਮੌਜੂਦਾ ਸਟਾਫ ਦਾ ਡਾਟਾ ਹੈ, ਉਸ ਤੋਂ ਹੀ ਵਰਕਿੰਗ ਪੋਸਟ ਦਾ ਡਾਟਾ ਲਿਆ ਗਿਆ ਹੈ। ਹੋਰ ਵਰਕਿੰਗ ਦਾ ਕੋਈ ਵੱਖਰਾ ਕਾਲਮ ਨਹੀਂ ਹੈ। ਐਸ.ਐਸ.ਟੀ. ਅਤੇ ਇੰਗਲਿਸ਼ ਦੀਆਂ ਸੈਕਸ਼ਨ ਪੋਸਟਾਂ ਨੂੰ ਜੋੜ ਲਿਆ ਜਾਵੇਗਾ ਅਤੇ ਵਰਕਿੰਗ ਨੂੰ ਵੀ ਜੋੜ ਲਿਆ ਜਾਵੇਗਾ ਫਿਰ ਐਸ.ਐਸ.ਟੀ. ਦੀ ਵੈਕੈਂਸੀ ਤਿਆਰ ਹੋਵੇਗੀ ਕਿਉਂਕਿ ਕੁੱਝ ਸਕੂਲਾਂ ਵਿੱਚ ਐਸ.ਐਸ.ਟੀ. ਦੇ ਪੋਸਟ ਤੇ ਹੀ ਇੰਗਲਿਸ਼ ਵਾਲੇ ਅਧਿਆਪਕ ਕੰਮ ਕਰ ਰਹੇ ਹਨ।
- ਸਰਪਲੱਸ ਪੋਸਟਾਂ ਲਈ ਅੱਜ ਸੈਕਸ਼ਨ ਪੋਸਟਾਂ ਦੇ ਨਾਲ ਹੀ ਇਕ ਨਵਾਂ ਕਾਲਮ ਐਡ ਕਰ ਦਿੱਤਾ ਗਿਆ ਹੈ ਉਸ ਵਿੱਚ ਸਰਪਲੱਸ ਪੋਸਟ ਦਾ ਵੇਰਵੇ ਭਰਨਾ ਹੋਵੇਗਾ।
- ਸਮੂਹ ਬੀ.ਪੀ.ਈ.ਓਜ਼. ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ PROMOTE ਹੋਏ ਅਧਿਆਪਕਾਂ ਦਾ ਡਾਟਾ ਅੱਜ ਸਵੇਰੇ 11:00 ਤੱਕ ਸਬੰਧਤ ਸਕੂਲ ਵਿੱਚ ਸ਼ਿਫਟ ਕਰਵਾਇਆ ਜਾਵੇ।

- ਇਸ ਕਾਲਮ ਤੇ ਵਿਸ਼ੇਸ਼ ਧਿਆਨ ਦਿਤਾ ਜਾਵੇ (ਸਰਪਲੱਸ ਪੋਸਟਾਂ ਲਈ ਅੱਜ ਸੈਕਸ਼ਨ ਪੋਸਟਾਂ ਦੇ ਨਾਲ ਹੀ ਇਕ ਨਵਾ ਕਾਲਮ ਐਡ ਕਰ ਦਿੱਤਾ ਗਿਆ ਹੈ ਉਸ ਵਿੱਚ ਸਰਪਲੱਸ ਪੋਸਟ ਦਾ ਵੇਰਵੇ ਭਰਨਾ ਹੋਵੇਗਾ।)

ਨੋਟ:

ਸਮੂਹ ਸਕੂਲ ਮੁਖੀਆ ਨੂੰ ਹਿਦਾਇਤ ਕੀਤੀ ਜਾਂਦੀ ਹੈ ਕੀ ਅੱਜ ਮਿਤੀ 29.07.2018 ਤੱਕ ਈ-ਪੰਜਾਬ ਪੋਰਟਲ ਤੇ ਵਕੈਂਸੀ ਸਬੰਧੀ ਡਾਟਾ ਵੈਰੀਫਾਈ ਕਰਕੇ ਅਪਡੇਟ ਕਰ ਦਿਤਾ ਜਾਵੇ। ਅਪਡੇਟ ਨਾ ਕਰਨ ਦੀ ਸੂਰਤ ਵਿਚ ਸਕੂਲ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਬਲਜੀਤ ਕੁਮਾਰ
ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ./ਐ.ਸਿ.)
ਬਠਿੰਡਾ